

 Print Page

Sri Guru Granth Sahib

Displaying 1280 of

ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥

Dhharam Karaaeae Karam Dhhurahu Furamaaeiaa ||3||

The Primal Lord has ordained that mortals must practice righteousness. ||3||

ਮਲਾਰ ਵਾਰ (ਮਃ ੧) ੩:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧

Raag Malar Guru Angad Dev

ਸਲੋਕ ਮਃ ੨ ॥

Salok Ma 2 ||

Shalok, Second Mehl:

ਮਲਾਰ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੮੦

ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥

Saavan Aaeiaa Hae Sakhee Kanthai Chith Karaehu ||

The month of Saawan has come, O my companions; think of your Husband Lord.

ਮਲਾਰ ਵਾਰ (ਮਃ ੧) (੪) ਸ. (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧

Raag Malar Guru Angad Dev

ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ ਅਵਰੀ ਲਾਗਾ ਨੇਹੁ ॥੧॥

Naanak Jhoor Marehi Dhohaaganeee Jinh Avaree Laagaa Naehu ||1||

O Nanak, the discarded bride is in love with another; now she weeps and wails, and dies. ||1||

ਮਲਾਰ ਵਾਰ (ਮਃ ੧) (੪) ਸ. (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੨

Raag Malar Guru Angad Dev

ਮਃ ੨ ॥

Ma 2 ||

Second Mehl:

ਮਲਾਰ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੮੦

ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥

Saavan Aaeiaa Hae Sakhee Jalehar Barasanehaar ||

The month of Saawan has come, O my companions; the clouds have burst forth with rain.

ਮਲਾਰ ਵਾਰ (ਮਃ ੧) (੪) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੨

Raag Malar Guru Angad Dev

ਨਾਨਕ ਸੁਖਿ ਸਵਨੁ ਸੋਹਾਗਣੀ ਜਿਨੁ ਸਹ ਨਾਲਿ ਪਿਆਰੁ ॥੨॥

Naanak Sukh Savan Sohaaganeeh Jinh Seh Naal Pjaar ||2||

O Nanak, the blessed soul-brides sleep in peace; they are in love with their Husband Lord. ||2||

ਮਲਾਰ ਵਾਰ (ਮਃ ੧) (੪) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੩

Raag Malar Guru Angad Dev

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੦

ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥

Aapae Shhinhj Pavaae Malaakhaarraa Rachiaa ||

He Himself has staged the tournament, and arranged the arena for the wrestlers.

ਮਲਾਰ ਵਾਰ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੩

Raag Malar Guru Angad Dev

ਲਥੇ ਭੜਥੁ ਪਾਇ ਗੁਰਮੁਖਿ ਮਚਿਆ ॥

Lathhae Bharrathhoo Paae Guramukh Machiaa ||

They have entered the arena with pomp and ceremony; the Gurmukhs are joyful.

ਮਲਾਰ ਵਾਰ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੪

Raag Malar Guru Angad Dev

ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥

Manamukh Maarae Pashhaarr Moorakh Kachiaa ||

The false and foolish self-willed manmukhs are defeated and overcome.

ਮਲਾਰ ਵਾਰ (ਮਃ ੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੪

Raag Malar Guru Angad Dev

ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥

Aap Bhirrai Maarae Aap Aap Kaaraj Rachiaa ||

The Lord Himself wrestles, and He Himself defeats them. He Himself staged this play.

ਮਲਾਰ ਵਾਰ (ਮਃ ੧) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੪

Raag Malar Guru Angad Dev

ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥

Sabhanaa Khasam Eaek Hai Guramukh Jaaneeai ||

The One God is the Lord and Master of all; this is known by the Gurmukhs.

ਮਲਾਰ ਵਾਰ (ਮਃ ੧) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੫

Raag Malar Guru Angad Dev

ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥

Hukamee Likhai Sir Laekh Vin Kalam Masavaaneeai ||

He writes the inscription of His Hukam on the foreheads of all, without pen or ink.

ਮਲਾਰ ਵਾਰ (ਮਃ ੧) ੪:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੫

Raag Malar Guru Angad Dev

ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥

Sathasangath Maelaap Jithhai Har Gun Sadhaa Vakhaaneeai ||

In the Sat Sangat, the True Congregation, Union with Him is obtained; there, the Glorious Praises of the Lord are chanted forever.

ਮਲਾਰ ਵਾਰ (ਮਃ ੧) ੪:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੬

Raag Malar Guru Angad Dev

ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥

Naanak Sachaa Sabadh Salaahi Sach Pashhaaneeai ||4||

O Nanak, praising the True Word of His Shabad, one comes to realize the Truth. ||4||

ਮਲਾਰ ਵਾਰ (ਮਃ ੧) ੪:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੬

Raag Malar Guru Angad Dev

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੦

ਉਂਨਵਿ ਉਂਨਵਿ ਆਇਆ ਅਵਰਿ ਕਰੇਂਦਾ ਵੰਨ ॥

Oonanav Oonanav Aaeiaa Avar Karaenadhaa Vann ||

Hanging low, low and thick in the sky, the clouds are changing color.

ਮਲਾਰ ਵਾਰ (ਮਃ ੧) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੭

Raag Malar Guru Amar Das

ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥

Kiaa Jaanaa This Saah Sio Kaev Rehasee Rang ||

How do I know whether my love for my Husband Lord shall endure?

ਮਲਾਰ ਵਾਰ (ਮਃ ੧) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੭

Raag Malar Guru Amar Das

ਰੰਗੁ ਰਹਿਆ ਤਿਨੁ ਕਾਮਣੀ ਜਿਨੁ ਮਨਿ ਭਉ ਭਾਉ ਹੋਇ ॥

Rang Rehiaa Thinh Kaamanee Jinh Man Bho Bhaao Hoe ||

The love of those soul-brides endures, if their minds are filled with the Love and the Fear of God.

ਮਲਾਰ ਵਾਰ (ਮਃ ੧) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੮

Raag Malar Guru Amar Das

ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥

Naanak Bhai Bhaae Baaharee Thin Than Sukh N Hoe ||1||

O Nanak, she who has no Love and Fear of God - her body shall never find peace. ||1||

ਮਲਾਰ ਵਾਰ (ਮਃ ੧) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੮

Raag Malar Guru Amar Das

ਮਃ ੩ ॥

Ma 3 ||

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੦

ਉਂਨਵਿ ਉਂਨਵਿ ਆਇਆ ਵਰਸੈ ਨੀਰੁ ਨਿਪੰਗੁ ॥

Oonanav Oonanav Aaeiaa Varasai Neer Nipang ||

Hanging low, low and thick in the sky, the clouds come, and pure water rains down.

ਮਲਾਰ ਵਾਰ (ਮਃ ੧) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੯

Raag Malar Guru Amar Das

ਨਾਨਕ ਦੁਖੁ ਲਾਗਾ ਤਿਨੁ ਕਾਮਣੀ ਜਿਨੁ ਕੰਤੈ ਸਿਉ ਮਨਿ ਭੰਗੁ ॥੨॥

Naanak Dhukh Laagaa Thinh Kaamanee Jinh Kanthai Sio Man Bhang ||2||

O Nanak, that soul-bride suffers in pain, whose mind is torn away from her Husband Lord. ||2||

ਮਲਾਰ ਵਾਰ (ਮਃ ੧) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੦

Raag Malar Guru Amar Das

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੦

ਦੋਵੈ ਤਰਫਾ ਉਪਾਇ ਇਕੁ ਵਰਤਿਆ ॥

Dhovai Tharafaa Oupaae Eik Varathiaa ||

The One Lord created both sides and pervades the expanse.

ਮਲਾਰ ਵਾਰ (ਮਃ ੧) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੦

Raag Malar Guru Amar Das

ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥

Baedh Baanee Varathaae Andhar Vaadh Ghathiaa ||

The words of the Vedas became pervasive, with arguments and divisions.

ਮਲਾਰ ਵਾਰ (ਮਃ ੧) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੧

Raag Malar Guru Amar Das

ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥

Paravirath Niravirath Haathaa Dhovai Vich Dharam Firai Raibaariaa ||

Attachment and detachment are the two sides of it; Dharma, true religion, is the guide between the two.

ਮਲਾਰ ਵਾਰ (ਮਃ ੧) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੧

Raag Malar Guru Amar Das

ਮਨਮੁਖ ਕਚੇ ਕੂੜਿਆਰ ਤਿਨੀ ਨਿਹਚਉ ਦਰਗਹ ਹਾਰਿਆ ॥

Manamukh Kachae Koorriaar Thinhee Nihacho Dharageh Haariaa ||

The self-willed manmukhs are worthless and false. Without a doubt, they lose in the Court of the Lord.

ਮਲਾਰ ਵਾਰ (ਮਃ ੧) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੨

Raag Malar Guru Amar Das

ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨੀ ਮਾਰਿਆ ॥

Guramathee Sabadh Soor Hai Kaam Krodhh Jinhee Maariaa ||

Those who follow the Guru's Teachings are the true spiritual warriors; they have conquered sexual desire and anger.

ਮਲਾਰ ਵਾਰ (ਮਃ ੧) ੫:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੨

Raag Malar Guru Amar Das

ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥

Sachai Andhar Mehal Sabadh Savaariaa ||

They enter into the True Mansion of the Lord's Presence, embellished and exalted by the Word of the Shabad.

ਮਲਾਰ ਵਾਰ (ਮਃ ੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੩
Raag Malar Guru Amar Das

ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥

Sae Bhagath Thudhh Bhaavadhae Sachai Naae Piaariaa ||

Those devotees are pleasing to Your Will, O Lord; they dearly love the True Name.

ਮਲਾਰ ਵਾਰ (ਮਃ ੧) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੩
Raag Malar Guru Amar Das

ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥੫॥

Sathigur Saevan Aapanaa Thinhaa Vittahu Ho Vaariaa ||5||

I am a sacrifice to those who serve their True Guru. ||5||

ਮਲਾਰ ਵਾਰ (ਮਃ ੧) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੪
Raag Malar Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੦

ਉਂਨਵਿ ਉਂਨਵਿ ਆਇਆ ਵਰਸੈ ਲਾਇ ਝੜੀ ॥

Oonanav Oonanav Aaeiaa Varasai Laae Jharree ||

Hanging low, low and thick in the sky, the clouds come, and water rains down in torrents.

ਮਲਾਰ ਵਾਰ (ਮਃ ੧) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੪
Raag Malar Guru Amar Das

ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੈ ਸਦਾ ਰਲੀ ॥੧॥

Naanak Bhaanai Chalai Kanth Kai S Maanae Sadhaa Ralee ||1||

O Nanak, she walks in harmony with the Will of her Husband Lord; she enjoys peace and pleasure forever.

||1||

ਮਲਾਰ ਵਾਰ (ਮਃ ੧) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੫
Raag Malar Guru Amar Das

ਮਃ ੩ ॥

Ma 3 ||

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੦

ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥

Kiaa Outh Outh Dhaekhahu Bapurraen Eis Maeghai Hathh Kishh Naahi ||

Why are you standing up, standing up to look? You poor wretch, this cloud has nothing in its hands.

ਮਲਾਰ ਵਾਰ (ਮਃ ੧) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੫

Raag Malar Guru Amar Das

ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥

Jin Eaehu Maegh Pathaaeiaa This Raakhahu Man Maanhi ||

The One who sent this cloud - cherish Him in your mind.

ਮਲਾਰ ਵਾਰ (ਮਃ ੧) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੬

Raag Malar Guru Amar Das

ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥

This No Mann Vasaaeisee Jaa Ko Nadhar Karaee ||

He alone enshrines the Lord in his mind, upon whom the Lord bestows His Glance of Grace.

ਮਲਾਰ ਵਾਰ (ਮਃ ੧) (੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੭

Raag Malar Guru Amar Das

ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥

Naanak Nadharee Baaharee Sabh Karan Palaah Karaee ||2||

O Nanak, all those who lack this Grace, cry and weep and wail. ||2||

ਮਲਾਰ ਵਾਰ (ਮਃ ੧) (੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੭

Raag Malar Guru Amar Das

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੦

ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥

So Har Sadhaa Saraeveeai Jis Karath N Laagai Vaar ||

Serve the Lord forever; He acts in no time at all.

ਮਲਾਰ ਵਾਰ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੮

Raag Malar Guru Amar Das

ਆਡਾਣੈ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥

Aaddaanae Aakaas Kar Khin Mehi Dtaahi Ousaaranehaar ||

He stretched the sky across the heavens; in an instant, He creates and destroys.

ਮਲਾਰ ਵਾਰ (ਮਃ ੧) ਈ:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੮

Raag Malar Guru Amar Das

ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥

Aapae Jagath Oupaae Kai Kudharath Karae Veechaar ||

He Himself created the world; He contemplates His Creative Omnipotence.

ਮਲਾਰ ਵਾਰ (ਮਃ ੧) ਈ:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੯

Raag Malar Guru Amar Das

ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥

Manamukh Agai Laekhaa Mangeeai Bahuthee Hovai Maar ||

The self-willed manmukh will be called to account hereafter; he will be severely punished.

ਮਲਾਰ ਵਾਰ (ਮਃ ੧) ਈ:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੦ ਪੰ. ੧੯

Raag Malar Guru Amar Das